

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੇ ਨਵੇਂ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ ਦੀ ਘੋਸ਼ਣਾ ਕੀਤੀ

ਬ੍ਰੈਂਪਟਨ, ਓਨਟੈਰੀਓ (18 ਅਕਤੂਬਰ, 2019) – ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੂੰ ਸਰਬ-ਸੰਮਤੀ ਨਾਲ, ਸਿਟੀ ਦੇ ਨਵੇਂ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਸੀ.ਏ.ਓ.) (Chief Administrative Officer) (CAO) ਦੇ ਤੌਰ ਤੇ ਡੇਵਿਡ ਬੈਰਿਕ (David Barrick) ਦੀ ਨਿਯੁਕਤੀ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ।

ਸ਼੍ਰੀਮਾਨ ਬੈਰਿਕ, ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦੇ ਮਿਲੇ-ਜੁਲੇ ਅਨੁਭਵ ਨਾਲ ਸਿਟੀ ਆਫ਼ ਬ੍ਰੈਂਪਟਨ ਦੇ ਨਾਲ ਜੁੜੇ ਹਨ। ਉਹਨਾਂ ਨੇ ਕਾਰਪੋਰੇਟ ਸਰਵਿਸਿਜ਼ (Corporate Services) ਦੇ ਡਾਇਰੈਕਟਰ ਵਜੋਂ ਅਤੇ ਨਿਆਗਰਾ ਪੈਨਿਨਸੁਲਾ ਕਨਜ਼ਰਵੇਸ਼ਨ ਅਥਾਰਿਟੀ (Niagara Peninsula Conservation Authority) ਵਿਖੇ ਐਕਟਿੰਗ ਸੀ.ਏ.ਓ. (Acting CAO) ਵਜੋਂ ਕੰਮ ਕੀਤਾ ਹੈ।

ਸ਼੍ਰੀਮਾਨ ਬੈਰਿਕ 23 ਅਕਤੂਬਰ, 2019 ਨੂੰ ਸਿਟੀ ਵਿੱਚ ਆਪਣੀ ਡਿਊਟੀ ਸੰਭਾਲਣਗੇ।

7 ਅਗਸਤ, 2019 ਨੂੰ ਆਪਣੀ ਮੀਟਿੰਗ ਵਿੱਚ, ਸਿਟੀ ਕਾਉਂਸਿਲ ਨੇ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ ਕਮੇਟੀ (Chief Administrative Officer Recruitment Committee) ਸਥਾਪਤ ਕੀਤੀ ਸੀ। ਕਮੇਟੀ ਦੀ ਪ੍ਰਧਾਨਗੀ ਮੇਅਰ ਬ੍ਰਾਊਨ ਨੇ ਕੀਤੀ ਸੀ ਅਤੇ ਉਸ ਵਿੱਚ ਕਾਉਂਸਿਲ ਦੇ ਮੈਂਬਰ ਸ਼ਾਮਲ ਸਨ।

ਸਿਟੀ ਨੇ ਇਸ ਵੱਡੇ ਲੀਡਰਸ਼ਿਪ ਅਹੁਦੇ ਦੀ ਭਰਤੀ ਕਰਨ ਲਈ, ਨੈਸ਼ਨਲ ਐਗਜ਼ੀਕਿਊਟਿਵ ਖੋਜ ਕੰਪਨੀ ਫੈਲਡਮੈਨ ਡੈਕਸਨ ਪਾਰਟਨਰਸ (Feldman Daxon Partners) ਨੂੰ ਜ਼ਿੰਮੇਵਾਰੀ ਦਿੱਤੀ ਸੀ। ਫੈਲਡਮੈਨ ਡੈਕਸਨ, ਲੰਮੇ ਸਮੇਂ ਤੋਂ ਕੈਨੇਡਾ ਦੀ ਐਗਜ਼ੀਕਿਊਟਿਵ ਖੋਜ ਸੇਵਾਵਾਂ ਦੀ ਰਾਸ਼ਟਰੀ ਪ੍ਰਦਾਤਾ ਕੰਪਨੀ ਹੈ। ਕਮੇਟੀ ਦੀ ਭੂਮਿਕਾ ਭਰਤੀ ਪ੍ਰਕਿਰਿਆ ਨੂੰ ਅਸਾਨ ਬਣਾਉਣਾ ਅਤੇ ਕਾਉਂਸਿਲ ਦੇ ਸਾਰੇ ਮੈਂਬਰਾਂ ਨੂੰ ਸੰਭਾਵੀ ਉਮੀਦਵਾਰਾਂ ਦਾ ਇੰਟਰਵਿਊ ਲੈਣ ਦਾ ਮੌਕਾ ਦੇਣਾ ਸੀ।

ਹਵਾਲੇ

“ਮੈਂਨੂੰ ਬ੍ਰੈਂਪਟਨ ਦੇ ਨਵੇਂ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ ਦੇ ਤੌਰ ਤੇ ਡੇਵਿਡ ਬੈਰਿਕ ਦਾ ਸੁਆਗਤ ਕਰਨ ਵਿੱਚ ਖੁਸ਼ੀ ਹੋ ਰਹੀ ਹੈ। ਸਾਡੀ ਨਵੀਂ ਕਾਉਂਸਿਲ ਨੇ ਟੈਕਸਾਂ ਨੂੰ ਘੱਟ ਰੱਖਣ ਅਤੇ ਭਾਈਚਾਰਕ ਸੁਰੱਖਿਆ ਨੂੰ ਸੁਧਾਰਨ ਜਿਹੀਆਂ ਭਾਈਚਾਰਕ ਤਰਜੀਹਾਂ ਤੇ ਧਿਆਨ ਦੇਣ ਲਈ ਤੇਜ਼ੀ ਨਾਲ ਕੰਮ ਕੀਤਾ ਹੈ ਕਿਉਂਕਿ ਅਸੀਂ ਸਾਡੀ ਟਰਮ ਆਫ਼ ਕਾਉਂਸਿਲ ਪ੍ਰਾਇਰਟੀਜ਼ ਹਾਸਲ ਕਰ ਰਹੇ ਹਾਂ। ਸਾਨੂੰ ਵਿਹਾਰਕ ਅਨੁਭਵ ਅਤੇ ਸਮਝ ਵਾਲੇ ਅਜਿਹੇ ਉਮੀਦਵਾਰ ਦੀ ਭਾਲ ਸੀ, ਜੋ ਇਸ ਕਾਉਂਸਿਲ ਦੀ ਉਚਤਾ ਦੇ ਨਾਲ ਮੇਲ ਖਾ ਸਕੇ ਅਤੇ ਲਗਤਾਰ ਕੁਸ਼ਲਤਾਵਾਂ ਅਤੇ ਜਨਤਕ ਸੈਕਟਰ ਵਿੱਚ ਉੱਤਮਤਾ ਜਾਰੀ ਰੱਖਦੇ ਹੋਏ, ਜਵਾਬਦੇਹ ਜਨਤਕ ਸੇਵਾਵਾਂ ਮੁਹੱਈਆ ਕਰ ਸਕੇ। ਮੈਂਨੂੰ ਯਕੀਨ ਹੈ ਕਿ ਸ਼੍ਰੀਮਾਨ ਬੈਰਿਕ ਪ੍ਰਭਾਵਸ਼ਾਲੀ ਰੂਪ ਨਾਲ ਸਾਡੇ ਸਟਾਫ਼ ਦੀ ਅਗਵਾਈ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਅਸੀਂ ਬ੍ਰੈਂਪਟਨ ਦੇ ਸਾਰੇ ਨਿਵਾਸੀਆਂ ਲਈ ਪੂਰੀ ਜ਼ਿੰਮੇਵਾਰੀ ਦੇ ਨਾਲ, ਲਗਤਾਰ ਸੁਰੱਖਿਅਤ ਅਤੇ ਜੋਸ਼ੀਲਾ ਮੌਕਿਆਂ ਦਾ ਸ਼ਹਿਰ ਬਣਾ ਰਹੇ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca